

 Print Page

Sri Guru Granth Sahib

Displaying 139 of

ਸੋਭਾ ਸੁਰਤਿ ਸੁਹਾਵਣੀ ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

Sobhaa Surath Suhaavaneer Jin Har Saethee Chith Laaeiaa ||2||

Beautiful and sublime is the glory and the understanding of those who focus their consciousness on the Lord. ||2||

ਮਾਝ ਵਾਰ (ਮਃ ੧) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧

Raag Maajh Guru Angad Dev

ਸਲੋਕੁ ਮਃ ੨ ॥

Salok Ma 2 ||

Shalok, Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

Akhee Baajhahu Vaekhanaa Vin Kannaa Sunanaa ||

To see without eyes; to hear without ears;

ਮਾਝ ਵਾਰ (ਮਃ ੧) (੩) ਸ. (੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੨

Raag Maajh Guru Angad Dev

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

Pairaa Baajhahu Chalanaa Vin Hathhaa Karanaa ||

To walk without feet; to work without hands;

ਮਾਝ ਵਾਰ (ਮਃ ੧) (੩) ਸ. (੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੨

Raag Maajh Guru Angad Dev

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

Jeebhai Baajhahu Bolanaa Eio Jeevath Maranaa ||

To speak without a tongue-like this, one remains dead while yet alive.

ਮਾਝ ਵਾਰ (ਮਃ ੧) (੩) ਸ. (੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੨

Raag Maajh Guru Angad Dev

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

Naanak Hukam Pashhaan Kai Tho Khasamai Milanaa ||1||

O Nanak, recognize the Hukam of the Lord's Command, and merge with your Lord and Master. ||1||

ਮਾਝ ਵਾਰ (ਮਃ ੧) (੩) ਸ. (੨) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੩

Raag Maajh Guru Angad Dev

ਮਃ ੨ ॥

Ma 2 ॥

Second Mehl:

ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥

Dhisai Suneeai Jaaneeai Saaon Paaeiaa Jaae ॥

He is seen, heard and known, but His subtle essence is not obtained.

ਮਾਝ ਵਾਰ (ਮਃ ੧) (੩) ਸ. (੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੩

Raag Maajh Guru Angad Dev

ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥

Ruhalaa Ttunddaa Andhhulaa Kio Gal Lagai Dhhaae ॥

How can the lame, armless and blind person run to embrace the Lord?

ਮਾਝ ਵਾਰ (ਮਃ ੧) (੩) ਸ. (੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੪

Raag Maajh Guru Angad Dev

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥

Bhai Kae Charan Kar Bhaav Kae Loein Surath Karaee ॥

Let the Fear of God be your feet, and let His Love be your hands; let His Understanding be your eyes.

ਮਾਝ ਵਾਰ (ਮਃ ੧) (੩) ਸ. (੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੪

Raag Maajh Guru Angad Dev

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

Naanak Kehai Siaaneeeeae Eiv Kanth Milaavaa Hoe ॥2॥

Says Nanak, in this way, O wise soul-bride, you shall be united with your Husband Lord. ॥2॥

ਮਾਝ ਵਾਰ (ਮਃ ੧) (੩) ਸ. (੨) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੫

Raag Maajh Guru Angad Dev

ਪਉੜੀ ॥

Pourree ॥

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥

Sadhaa Sadhaa Thoon Eaek Hai Thudhh Dhoojaa Khael Rachaaeiaa ॥

Forever and ever, You are the only One; You set the play of duality in motion.

ਮਾਝ ਵਾਰ (ਮਃ ੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੫

Raag Maajh Guru Angad Dev

ਹਉਮੈ ਗਰਬੁ ਉਪਾਇ ਕੈ ਲੋਭੁ ਅੰਤਰਿ ਜੰਤਾ ਪਾਇਆ ॥

Houmai Garab Oupaae Kai Lobh Anthar Janthaa Paaeiaa ||

You created egotism and arrogant pride, and You placed greed within our beings.

ਮਾਝ ਵਾਰ (ਮਃ ੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੬

Raag Maajh Guru Angad Dev

ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥

Jio Bhaavai Thio Rakh Thoo Sabh Karae Thaeraa Karaeiaa ||

Keep me as it pleases Your Will; everyone acts as You cause them to act.

ਮਾਝ ਵਾਰ (ਮਃ ੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੬

Raag Maajh Guru Angad Dev

ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥

Eikanaa Bakhasehi Mael Laihi Guramathee Thudhhai Laaeiaa ||

Some are forgiven, and merge with You; through the Guru's Teachings, we are joined to You.

ਮਾਝ ਵਾਰ (ਮਃ ੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੭

Raag Maajh Guru Angad Dev

ਇਕਿ ਖੜੇ ਕਰਹਿ ਤੇਰੀ ਚਾਕਰੀ ਵਿਣੁ ਨਾਵੈ ਹੋਰੁ ਨ ਭਾਇਆ ॥

Eik Kharrae Karehi Thaeree Chaakaree Vin Naavai Hor N Bhaaeiaa ||

Some stand and serve You; without the Name, nothing else pleases them.

ਮਾਝ ਵਾਰ (ਮਃ ੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੭

Raag Maajh Guru Angad Dev

ਹੋਰੁ ਕਾਰ ਵੇਕਾਰ ਹੈ ਇਕਿ ਸਚੀ ਕਾਰੈ ਲਾਇਆ ॥

Hor Kaar Vaekaar Hai Eik Sachee Kaarai Laaeiaa ||

Any other task would be worthless to them-You have enjoined them to Your True Service.

ਮਾਝ ਵਾਰ (ਮਃ ੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੮

Raag Maajh Guru Angad Dev

ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥

Puth Kalath Kuttanb Hai Eik Alipath Rehae Jo Thudhh Bhaaeiaa ||

In the midst of children, spouse and relations, some still remain detached; they are pleasing to Your Will.

ਮਾਝ ਵਾਰ (ਮਃ ੧) ੩:੭ - ਗੁਰੂ ਗ੍ਰੰਥ ਸਾਹਿਬ : ਅੰਗ ੧੩੯ ਪੰ. ੮

Raag Maajh Guru Angad Dev

ਓਹਿ ਅੰਦਰਹੁ ਬਾਹਰਹੁ ਨਿਰਮਲੇ ਸਚੈ ਨਾਇ ਸਮਾਇਆ ॥੩॥

Ouhi Andharahu Baaharahu Niramalae Sachai Naae Samaaeiaa ||3||

Inwardly and outwardly, they are pure, and they are absorbed in the True Name. ||3||

ਮਾਝ ਵਾਰ (ਮਃ ੧) ੩:੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੯

Raag Maajh Guru Angad Dev

ਸਲੋਕੁ ਮਃ ੧ ॥

Salok Ma 1 ||

Shalok, First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਸੁਇਨੇ ਕੈ ਪਰਬਤਿ ਗੁਫਾ ਕਰੀ ਕੈ ਪਾਣੀ ਪਇਆਲਿ ॥

Sueinae Kai Parabath Gufaa Karee Kai Paanee Paeiaal ||

I may make a cave, in a mountain of gold, or in the water of the nether regions;

ਮਾਝ ਵਾਰ (ਮਃ ੧) (੪) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੦

Raag Maajh Guru Nanak Dev

ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥

Kai Vich Dhharathee Kai Aakaasee Ouradhh Rehaa Sir Bhaar ||

I may remain standing on my head, upside-down, on the earth or up in the sky;

ਮਾਝ ਵਾਰ (ਮਃ ੧) (੪) ਸ. (੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੦

Raag Maajh Guru Nanak Dev

ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥

Pur Kar Kaaeiaa Kaparr Pehiraa Dhhovaa Sadhaa Kaar ||

I may totally cover my body with clothes, and wash them continually;

ਮਾਝ ਵਾਰ (ਮਃ ੧) (੪) ਸ. (੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੧

Raag Maajh Guru Nanak Dev

ਬਗਾ ਰਤਾ ਪੀਅਲਾ ਕਾਲਾ ਬੇਦਾ ਕਰੀ ਪੁਕਾਰ ॥

Bagaa Rathaa Peealaa Kaalaa Baedhaa Karee Pukaar ||

I may shout out loud, the white, red, yellow and black Vedas;

ਮਾਝ ਵਾਰ (ਮਃ ੧) (੪) ਸ. (੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੧

Raag Maajh Guru Nanak Dev

ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥

Hoe Kucheele Rehaa Mal Dhhaaree Dhuramath Math Vikaar ||

I may even live in dirt and filth. And yet, all this is just a product of evil-mindedness, and intellectual corruption.

ਮਾਝ ਵਾਰ (ਮਃ ੧) (੪) ਸ. (੧) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੨

Raag Maajh Guru Nanak Dev

ਨਾ ਹਉ ਨਾ ਮੈ ਨਾ ਹਉ ਹੋਵਾ ਨਾਨਕ ਸਬਦੁ ਵੀਚਾਰਿ ॥੧॥

Naa Ho Naa Mai Naa Ho Hovaa Naanak Sabadh Veechaar ||1||

I was not, I am not, and I will never be anything at all! O Nanak, I dwell only on the Word of the Shabad.
||1||

ਮਾਝ ਵਾਰ (ਮਃ ੧) (੮) ਸ. (੧) ੧:੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੨

Raag Maajh Guru Nanak Dev

ਮਃ ੧ ॥

Ma 1 ||

First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਵਸਤ੍ਰੁ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥

Vasathr Pakhaal Pakhaalae Kaeiaa Aapae Sanjam Hovai ||

They wash their clothes, and scrub their bodies, and try to practice self-discipline.

ਮਾਝ ਵਾਰ (ਮਃ ੧) (੮) ਸ. (੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੩

Raag Maajh Guru Nanak Dev

ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥

Anthar Mail Lagee Nehee Jaanai Baaharahu Mal Mal Dhhovai ||

But they are not aware of the filth staining their inner being, while they try and try to wash off the outer dirt.

ਮਾਝ ਵਾਰ (ਮਃ ੧) (੮) ਸ. (੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੩

Raag Maajh Guru Nanak Dev

ਅੰਧਾ ਭੂਲਿ ਪਇਆ ਜਮ ਜਾਲੇ ॥

Andhhaa Bhool Paeiaa Jam Jaalae ||

The blind go astray, caught by the noose of Death.

ਮਾਝ ਵਾਰ (ਮਃ ੧) (੮) ਸ. (੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੪

Raag Maajh Guru Nanak Dev

ਵਸਤੁ ਪਰਾਈ ਅਪੁਨੀ ਕਰਿ ਜਾਨੈ ਹਉਮੈ ਵਿਚਿ ਦੁਖੁ ਘਾਲੇ ॥

Vasath Paraaee Apunee Kar Jaanai Houmai Vich Dhukh Ghaalae ||

They see other people's property as their own, and in egotism, they suffer in pain.

ਮਾਝ ਵਾਰ (ਮਃ ੧) (੮) ਸ. (੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੪

Raag Maajh Guru Nanak Dev

ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥

Naanak Guramukh Houmai Thuttai Thaa Har Har Naam Dhhiaavai ||

O Nanak, the egotism of the Gurmukhs is broken, and then, they meditate on the Name of the Lord, Har, Har.

ਮਾਝ ਵਾਰ (ਮਃ ੧) (੮) ਸ. (੧) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੫

Raag Maajh Guru Nanak Dev

ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥੨॥

Naam Japae Naamo Aaraadhhae Naamae Sukh Samaavai ||2||

They chant the Naam, meditate on the Naam, and through the Naam, they are absorbed in peace. ||2||

ਮਾਝ ਵਾਰ (ਮਃ ੧) (੮) ਸ. (੧) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੫

Raag Maajh Guru Nanak Dev

ਪਵੜੀ ॥

Pavarree ||

Pauree:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥

Kaaeiaa Hans Sanjog Mael Milaaeiaa ||

Destiny has brought together and united the body and the soul-swan.

ਮਾਝ ਵਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੬

Raag Maajh Guru Nanak Dev

ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥

Thin Hee Keeaa Vijog Jin Oupaaeiaa ||

He who created them, also separates them.

ਮਾਝ ਵਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੬

Raag Maajh Guru Nanak Dev

ਮੂਰਖੁ ਭੋਗੇ ਭੋਗੁ ਦੁਖ ਸਬਾਇਆ ॥

Moorakh Bhogae Bhog Dhukh Sabaaeiaa ||

The fools enjoy their pleasures; they must also endure all their pains.

ਮਾਝ ਵਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੭

Raag Maajh Guru Nanak Dev

ਸੁਖਹੁ ਉਠੇ ਰੋਗ ਪਾਪ ਕਮਾਇਆ ॥

Sukhahu Outhae Rog Paap Kamaaeiaa ||

From pleasures, arise diseases and the commission of sins.

ਮਾਝ ਵਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੭

Raag Maajh Guru Nanak Dev

ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥

Harakhahu Sog Vijog Oupaae Khapaaeiaa ||

From sinful pleasures come sorrow, separation, birth and death.

ਮਾਝ ਵਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੭

Raag Maajh Guru Nanak Dev

ਮੂਰਖ ਗਣਤ ਗਣਾਇ ਝਗੜਾ ਪਾਇਆ ॥

Moorakh Ganath Ganaae Jhagarraa Paaeiaa ||

The fools try to account for their misdeeds, and argue uselessly.

ਮਾਝ ਵਾਰ (ਮਃ ੧) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੮

Raag Maajh Guru Nanak Dev

ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥

Sathigur Hathh Nibaerr Jhagarr Chukaaeiaa ||

The judgement is in the Hands of the True Guru, who puts an end to the argument.

ਮਾਝ ਵਾਰ (ਮਃ ੧) ੮:੭ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੮

Raag Maajh Guru Nanak Dev

ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥੪॥

Karathaa Karae S Hog N Chalai Chalaaeiaa ||4||

Whatever the Creator does, comes to pass. It cannot be changed by anyone's efforts. ||4||

ਮਾਝ ਵਾਰ (ਮਃ ੧) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੯

Raag Maajh Guru Nanak Dev

ਸਲੋਕੁ ਮਃ ੧ ॥

Salok Ma 1 ||

Shalok, First Mehl:

ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੯

ਕੂੜੁ ਬੋਲਿ ਮੁਰਦਾਰੁ ਖਾਇ ॥

Koor Bol Muradhaar Khaae ||

Telling lies, they eat dead bodies.

ਮਾਝ ਵਾਰ (ਮਃ ੧) (੫) ਸ. (੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੩੯ ਪੰ. ੧੯

Raag Maajh Guru Nanak Dev